



## ਯਾਤਰਾ ਕਰਨ ਤੋਂ ਪਹਿਲਾਂ ਮੈਨੂੰ ਕੀ ਕਰਨ ਦੀ ਲੋੜ ਹੈ

ਇਸ ਤੋਂ ਪਹਿਲਾਂ ਕਿ ਤੁਸੀਂ ਆਸਟ੍ਰੇਲੀਆ ਦੀ ਯਾਤਰਾ ਕਰੋ, ਤੁਹਾਨੂੰ [ਆਸਟ੍ਰੇਲੀਆ ਦੇ ਯਾਤਰਾ ਘੋਸ਼ਣਾ ਪੱਤਰ](#) ਨੂੰ ਪੂਰਾ ਕਰਨਾ ਚਾਹੀਦਾ ਹੈ।

### ਰਵਾਨਗੀ ਤੋਂ ਪਹਿਲਾਂ COVID-19 ਦਾ ਟੈਸਟ

ਆਸਟ੍ਰੇਲੀਆ ਵੱਲ ਨੂੰ ਯਾਤਰਾ ਕਰਨ ਜਾਂ ਇਸ ਦੇ ਵਿੱਚੋਂ ਲੰਘਣ ਲਈ ਨਕਾਰਾਤਮਕ COVID-19 ਪੋਲੀਮੇਰੇਸ ਚੇਨ ਰਿਐਕਸ਼ਨ (PCR) ਟੈਸਟ ਦੇ ਨਤੀਜੇ ਦੀ ਲੋੜ ਹੁੰਦੀ ਹੈ। ਜਦ ਤੱਕ ਕਿ ਤੁਸੀਂ [ਨਿਊਜ਼ੀਲੈਂਡ ਤੋਂ ਕੁਆਰੰਟੀਨ-ਮੁਕਤ ਉਡਾਣ](#) ਉੱਤੇ ਯਾਤਰਾ ਨਹੀਂ ਕਰ ਰਹੇ ਹੋ, ਤੁਹਾਡੀ ਨਿਰਧਾਰਤ ਰਵਾਨਗੀ ਤੋਂ 72 ਘੰਟੇ ਜਾਂ ਇਸ ਤੋਂ ਘੱਟ ਸਮੇਂ ਪਹਿਲਾਂ ਲਏ ਗਏ ਨਕਾਰਾਤਮਕ COVID-19 ਪੀ ਸੀ ਆਰ ਟੈਸਟ ਦੇ ਸਬੂਤ ਤੁਹਾਡੀ ਏਅਰਲਾਈਨ ਨੂੰ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।

ਹਵਾਈ ਅੱਡਿਆਂ ਦੇ ਸਮੇਤ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਉੱਤੇ ਮਾਸਕ ਪਹਿਨਣੇ ਲਾਜ਼ਮੀ ਹਨ। ਰਵਾਨਗੀ ਤੋਂ ਪਹਿਲਾਂ ਟੈਸਟ ਕਰਨ ਦੀਆਂ ਲੋੜਾਂ ਵਿੱਚ ਕੁਝ ਛੋਟਾਂ ਹਨ। ਵਧੇਰੇ ਜਾਣਕਾਰੀ [ਸਿਹਤ ਵਿਭਾਗ ਦੀ ਵੈੱਬਸਾਈਟ](#) ਉੱਤੇ ਵੇਖੀ ਜਾ ਸਕਦੀ ਹੈ।

### ਵਾਧੂ ਲੋੜਾਂ

ਤੁਹਾਨੂੰ ਇਹਨਾਂ ਦੀ ਵੀ ਲੋੜ ਪੈ ਸਕਦੀ ਹੈ:

- ਆਸਟ੍ਰੇਲੀਆ ਵਿੱਚ ਦਾਖਲ ਹੋਣ ਲਈ ਜਾਇਜ਼ [ਵੀਜ਼ਾ](#)
- ਆਸਟ੍ਰੇਲੀਆ ਦੀਆਂ ਯਾਤਰਾ ਪਾਬੰਦੀਆਂ ਵਾਸਤੇ [ਛੋਟ](#)
- ਆਸਟ੍ਰੇਲੀਆ ਦੇ [ਰਾਜਾਂ ਜਾਂ ਕੇਂਦਰੀ ਪ੍ਰਦੇਸ਼ਾਂ](#) ਵਿੱਚ ਦਾਖਲ ਹੋਣ ਦਾ ਅਧਿਕਾਰ।

ਇਹਨਾਂ ਵਿੱਚੋਂ ਕੁਝ ਦਸਤਾਵੇਜ਼ ਲਾਜ਼ਮੀ ਤੌਰ ਉੱਤੇ ਹਵਾਈ ਅੱਡੇ ਉੱਤੇ ਪੇਸ਼ ਕੀਤੇ ਜਾਣੇ ਚਾਹੀਦੇ ਹਨ, ਜਦੋਂ ਤੁਸੀਂ ਚੈੱਕ-ਇਨ ਕਰਦੇ ਹੋ ਅਤੇ ਜਦੋਂ ਤੁਸੀਂ ਆਸਟ੍ਰੇਲੀਆ ਪਹੁੰਚਦੇ ਹੋ।

## ਕੁਆਰੰਟੀਨ

ਜਦ ਤੱਕ ਕਿ ਤੁਸੀਂ ਆਸਟ੍ਰੇਲੀਆ ਵਿੱਚ, [ਨਿਊਜ਼ੀਲੈਂਡ ਤੋਂ ਕੁਆਰੰਟੀਨ-ਮੁਕਤ ਉਡਾਣ ਉਪਰ ਆ ਰਹੇ ਹੋ](#), (ਆਸਟ੍ਰੇਲੀਆ ਦੇ ਨਾਗਰਿਕਾਂ ਦੇ ਸਮੇਤ), ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਨੂੰ, ਲਾਜ਼ਮੀ ਇਹ ਕਰਨਾ ਚਾਹੀਦਾ ਹੈ:

- ਉਹਨਾਂ ਦੀ ਪਹੁੰਚਣ ਵਾਲੀ ਜਗ੍ਹਾ ਵਿੱਚ ਮਨੋਨੀਤ ਸੁਵਿਧਾ ਵਿਖੇ 14 ਦਿਨਾਂ ਲਈ ਕੁਆਰੰਟੀਨ
- ਸਾਰੇ ਸਬੰਧਿਤ ਘੋਸ਼ਣਾਵਾਂ ਅਤੇ ਫਾਰਮਾਂ ਨੂੰ ਪੂਰਾ ਕਰੋ ਤਾਂ ਜੋ ਅਸੀਂ [ਕੁਆਰੰਟੀਨ](#) ਦਾ ਪ੍ਰਬੰਧ ਕਰ ਸਕੀਏ; ਅਤੇ
- COVID-19 ਮਾਮਲੇ ਦੇ ਪੌਜ਼ੇਟਿਵ ਆਉਣ ਦੀ ਸੂਰਤ ਵਿੱਚ ਸੰਪਰਕਾਂ ਦਾ ਪਤਾ ਲਗਾ ਸਕੀਏ।

ਵਧੇਰੇ ਜਾਣਕਾਰੀ ਵਾਸਤੇ, [ਅੰਤਰਰਾਸ਼ਟਰੀ ਯਾਤਰੀਆਂ ਵਾਸਤੇ ਕਰੋਨਾਵਾਇਰਸ \(COVID-19\) ਸਲਾਹ](#) ਵੇਖੋ। ਤੁਹਾਨੂੰ ਆਪਣੀ ਕੁਆਰੰਟੀਨ ਦੀਆਂ ਲਾਗਤਾਂ ਦਾ ਭੁਗਤਾਨ ਕਰਨ ਲਈ ਕਿਹਾ ਜਾ ਸਕਦਾ ਹੈ। ਦੂਸਰਿਆਂ ਤੋਂ ਪਰ੍ਹਾਂ ਰਹਿਣ ਦੀਆਂ ਜ਼ਰੂਰਤਾਂ ਬਾਰੇ ਵਧੇਰੇ ਪਤਾ ਕਰਨ ਲਈ ਸਬੰਧਿਤ [ਰਾਜ ਜਾਂ ਕੇਂਦਰੀ ਪ੍ਰਦੇਸ਼ ਸਰਕਾਰ ਦੇ ਸਿਹਤ ਵਿਭਾਗ](#) ਨਾਲ ਸੰਪਰਕ ਕਰੋ।

## ਵਾਪਸ ਆ ਰਹੇ ਆਸਟ੍ਰੇਲੀਆ ਦੇ ਵਾਸੀ

ਜੇ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਜਾਂ ਆਸਟ੍ਰੇਲੀਆ ਦੇ ਸਥਾਈ ਵਸਨੀਕ ਹੋ, ਜੋ ਆਸਟ੍ਰੇਲੀਆ ਵਾਪਸ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਅਜਿਹਾ ਕਰਨ ਵਿੱਚ ਅਸਮਰੱਥ ਰਿਹਾ ਹੈ, ਤਾਂ ਤੁਸੀਂ ਆਪਣੇ ਵੇਰਵੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (DFAT) ਕੋਲ ਰਜਿਸਟਰ ਕਰ ਸਕਦੇ ਹੋ: <https://covid19.dfat.gov.au/citizeninformation/s/>

DFAT ਤੁਹਾਨੂੰ ਘਰ ਵਾਪਸ ਲਿਆਉਣ ਦੀ ਗਰੰਟੀ ਨਹੀਂ ਦੇ ਸਕਦਾ, ਪਰ ਉਹ ਤੁਹਾਡੇ ਨਿੱਜੀ ਹਾਲਾਤਾਂ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਵਪਾਰਕ ਉਡਾਣ ਵਾਸਤੇ ਤੁਹਾਡੀ ਯੋਗਤਾ ਦਾ ਮੁਲਾਂਕਣ ਕਰਨਗੇ।